

Prime Minister participates at the online Summit of NAM Contact Group

May 04, 2020

ਪ੍ਰਧਾਨ ਮੰਤਰੀ ਨੇ ਲਿਆ NAM ਸੰਪਰਕ ਸਮੂਹ ਦੇ ਆਨਲਾਈਨ ਸ਼ਿਖਰ ਸੰਮੇਲਨ ਵਿੱਚ ਹਿੱਸਾ

4 ਮਈ, 2020

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਮਈ, 2020 ਦੀ ਸ਼ਾਮ ਨੂੰ COVID-19 ਮਹਾਂਮਾਰੀ ਤੋਂ ਉਪਜੇ ਸੰਕਟ ਦੇ ਪ੍ਰਤੀਕਰਮ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਗੁੱਟ ਨਿਰਪੱਖ ਮੂਵਮੈਂਟ (NAM) ਸੰਪਰਕ ਸਮੂਹ ਦੇ ਆਨਲਾਈਨ ਸ਼ਿਖਰ ਸੰਮੇਲਨ ਵਿੱਚ ਹਿੱਸਾ ਲਿਆ।

“COVID -19 ਖਿਲਾਫ ਇੱਕਜੁਟਤਾ” ਵਿਸ਼ੇ 'ਤੇ ਹੋਏ ਇਸ ਆਨਲਾਈਨ ਸੰਪਰਕ ਸਮੂਹ ਸੰਮੇਲਨ ਦੀ ਮੇਜ਼ਬਾਨੀ NAM ਦੇ ਮੌਜੂਦਾ ਚੇਅਰਮੈਨ ਅਜ਼ਰਬਾਈਜਾਨੀ ਗਣਤੰਤਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਲਹਾਮ ਅਲੀਏਵ ਨੇ ਕੀਤੀ। ਇਸ ਸ਼ਿਖਰ ਸੰਮੇਲਨ ਦਾ ਉੱਦੇਸ਼ COVID -19 ਮਹਾਂਮਾਰੀ ਖਿਲਾਫ ਜੰਗ ਅਤੇ ਅਤੇ ਇਸ ਦਾ ਹਲ ਕਰਨ ਲਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਯਤਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰਨਾ ਸੀ। ਇਸ ਮੌਕੇ 'ਤੇ ਅੰਤਰਰਾਸ਼ਟਰੀ ਬਹੁਪੱਖਵਾਦ ਅਤੇ ਸ਼ਾਂਤੀ ਲਈ ਕੂਟਨੀਤੀ ਦਿਵਸ ਵੀ ਮਨਾਇਆ ਗਿਆ।

ਪ੍ਰਧਾਨ ਮੰਤਰੀ ਮੋਦੀ ਦੀ ਸ਼ਮੂਲੀਅਤ ਨੇ NAM ਦੇ ਮੋਦੀ ਸੰਸਥਾਪਕ-ਮੈਂਬਰ ਵਜੋਂ ਭਾਰਤ ਦੀ ਇਸਦੇ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਪ੍ਰਤੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਦਰਸਾਇਆ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਇਸ ਸੰਕਟ ਦੇ ਖਿਲਾਫ ਦੁਨਿਆਂ ਦੇ ਸੰਯੋਜਿਤ, ਸਮਾਵੇਸ਼ੀ ਅਤੇ ਨਿਆਂਪੂਰਨ ਪ੍ਰਤੀਕਰਮ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਭਾਰਤ ਵੱਲੋਂ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੁੱਕੇ ਗਏ ਕਦਮਾਂ ਦੀ ਰੂਪ ਰੇਖਾ ਦਿੰਦੇ ਹੋਏ ਭਾਰਤ ਵੱਲੋਂ ਇਸ ਜੰਗ ਖਿਲਾਫ ਇੱਕਜੁਟ ਹੋਕੇ ਹਰ ਮੁਮਕਿਨ ਮਦਦ ਦੇਣ ਦੀ ਗੱਲ ਮੁੜ ਤੋਂ ਦੁਹਰਾਈ। ਪ੍ਰਧਾਨ ਮੰਤਰੀ ਨੇ ਹੋਰ ਵਾਇਰਸਾਂ ਖਿਲਾਫ, ਖਾਸ ਤੌਰ 'ਤੇ ਅੱਤਵਾਦ ਅਤੇ ਜਾਅਲੀ ਖ਼ਬਰਾਂ, ਦੁਨੀਆ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਤੋਂ ਛੁੱਟ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ, ਕੈਰੇਬੀਅਨ ਅਤੇ ਯੂਰਪ ਦੇ 30 ਮੈਂਬਰ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਅਤੇ ਸਰਕਾਰ ਪ੍ਰਮੁੱਖਾਂ ਨੇ ਹਿੱਸਾ ਲਿਆ। ਇਸ ਸੰਮੇਲਨ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਪ੍ਰੋ: ਤਿੱਜਨੀ ਮੁਹੰਮਦ ਬੰਡੋ, ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਸ਼੍ਰੀ ਐਟੋਨੀਓ ਗੁਟੇਰੇਸ, ਅਫਰੀਕੀ ਯੂਨੀਅਨ ਦੇ ਚੇਅਰਪਰਸਨ ਮੂਸਾ ਫਕੀ ਮਹਾਮਤ, ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ ਜੋਸੇਪ ਬੋਰਲ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਘੋਬਰਿਯੋਸੂਸ ਨੇ ਵੀ ਸੰਬੰਧਤ ਕੀਤਾ।

ਕੁਲ ਮਿਲਾ ਕੇ NAM ਆਗੂਆਂ ਨੇ COVID -19 ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ, ਸੰਭਾਵਤ ਉਪਾਵਾਂ ਲਈ ਜ਼ਰੂਰਤਾਂ ਅਤੇ ਲੋੜਾਂ ਦੀ ਪਛਾਣ ਕੀਤੀ ਅਤੇ ਕਾਰਜ-ਅਧਾਰਤ ਫਾਲੋ-ਅਪ ਉਪਾਅ ਕਰਨ ਦੀ ਅਪੀਲ ਕੀਤੀ। ਇਸ ਸੰਮੇਲਨ ਤੋਂ ਬਾਅਦ ਇਨ੍ਹਾਂ ਆਗੂਆਂ ਨੇ COVID -19 ਵਿਰੁੱਧ ਜੰਗ ਵਿੱਚ ਅੰਤਰਰਾਸ਼ਟਰੀ ਏਕਤਾ ਦੀ ਮਹੱਤਤਾ ਬਾਰੇ ਇੱਕ ਘੋਸ਼ਣਾ ਪੱਤਰ ਅਪਣਾਇਆ। ਇਨ੍ਹਾਂ ਆਗੂਆਂ ਨੇ COVID -19 ਵਿਰੁੱਧ ਜੰਗ ਕਰਨ ਲਈ ਇੱਕ ਸਾਂਝਾ ਟਾਸਕ ਫੋਰਸ ਬਣਾਉਣ ਦਾ ਐਲਾਨ ਵੀ ਕੀਤਾ, ਜਿਸ ਰਾਹੀਂ ਮੈਂਬਰ ਦੇਸ਼ਾਂ ਦੀਆਂ ਲੋੜਾਂ ਅਤੇ ਜ਼ਰੂਰਤਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੀਆਂ ਮੁਢਲੀਆਂ ਡਾਕਟਰੀ, ਸਮਾਜਿਕ ਅਤੇ ਮਨੁੱਖੀ ਜ਼ਰੂਰਤਾਂ ਨੂੰ ਦਰਸਾਉਂਦਾ ਹੋਇਆ ਇੱਕ ਸਾਂਝਾ ਡੇਟਾਬੇਸ ਸਥਾਪਤ ਕੀਤਾ ਜਾਵੇਗਾ।

ਨਵੀਂ ਦਿੱਲੀ

4 ਮਈ, 2020

DISCLAIMER: This is an approximate translation. The original is available in English on MEA's website and may be referred to as the official press release.